

ବେଳେ କିମ୍ବା ଫାଟା



ନିନା ଓରାଙ୍ଗେ
ଏ ଵିହାନ ଦେ ଜାଗେ

ଅନୁ ଗିଲ୍

ମ୍ଲ ୪

ପା



This work is licensed under a Creative Commons
Attribution 3.0 International License.
<https://creativecommons.org/licenses/by/3.0>




ନିନା ଓରାଙ୍ଗେ
ଏ ଵିହାନ ଦେ ଜାଗେ
ଅନୁ ଗିଲ୍

ବେଳେ କିମ୍ବା ଫାଟା
globalstorybook.net

Global Storybooks






ਇੱਕ ਦਿਨ ਸਵੇਰੇ ਦਾਦੀ ਨੇ ਵੁਸੀ ਨੂੰ ਆਵਾਜ਼ ਦਿੱਤੀ, “ਵੁਸੀ,
ਕਿਰਪਾ ਕਰਕੇ ਆਪਣੇ ਮਾਤਾ-ਪਿਤਾ ਨੂੰ ਇਹ ਅੰਡਾ ਦੇ ਆ। ਉਹ
ਤੇਰੀ ਭੈਣ ਦੇ ਵਿਆਹ ਲਈ ਇੱਕ ਵੱਡਾ ਕੇਕ ਬਣਾਉਣਾ ਚਾਹੁੰਦੇ
ਹਨ।”

। ରେଣ୍ଡ ମୁହଁରେ ଏକ ଦୁଇ ମୁହଁରେ „ଜୀବିତରେ ଫୁଲ ଓ ପାତା
ମଧ୍ୟରେ ଏକାକୀ ଥିଲା ମୁହଁରେ ପାତା କିମ୍ବା ଫୁଲ କିମ୍ବା
କାନ୍ଦିଲରେ ଏକାକୀ ଥିଲା ମୁହଁରେ ପାତା କିମ୍ବା ଫୁଲ କିମ୍ବା
କାନ୍ଦିଲରେ ଏକାକୀ ଥିଲା ମୁହଁରେ ପାତା କିମ୍ବା ଫୁଲ କିମ୍ବା
କାନ୍ଦିଲରେ ଏକାକୀ ଥିଲା ମୁହଁରେ ପାତା କିମ୍ବା ଫୁଲ କିମ୍ବା

। ପାତାରେ ଉଚ୍ଚ ଦେଖିବା ପାତାରେ
ଦେଖିବା ପାତାରେ ଉଚ୍ଚ ଦେଖିବା ପାତାରେ





“ਇਹ ਤੂੰ ਕੀ ਕੀਤਾ?” ਵੁਸੀ ਰੋਇਆ। “ਉਹ ਅੰਡਾ ਕੇਕ ਲਈ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਮੇਰੀ ਭੈਣ ਕੀ ਕਹੇਗੀ ਜੇ ਵਿਆਹ ਵਿੱਚ ਕੋਈ ਕੇਕ ਨਾ ਹੋਇਆ?”




“ਮੈਂ ਕੀ ਕਰਾਂ?” ਵੁਸੀ ਰੋਇਆ। “ਗਾਂ ਜੋ ਭੱਜ ਗਈ ਤੋਹਫ਼ਾ ਸੀ, ਬਿਲਡਰਾਂ ਦੀ ਦਿੱਤੀ ਘਾਹ-ਫੂਸ ਦੇ ਬਦਲੇ। ਬਿਲਡਰਾਂ ਨੇ ਮੈਨੂੰ ਘਾਹ-ਫੂਸ ਦਿੱਤੀ ਸੀ ਕਿਉਂਕਿ ਉਹਨਾਂ ਨੇ ਫਲ ਤੋੜਨ ਵਾਲਿਆਂ ਦੀ ਸੋਟੀ ਤੋੜ ਦਿੱਤੀ ਸੀ। ਫਲ ਤੋੜਨ ਵਾਲਿਆਂ ਨੇ ਮੈਨੂੰ ਸੋਟੀ ਦਿੱਤੀ ਸੀ ਕਿਉਂਕਿ ਉਹਨਾਂ ਨੇ ਕੇਕ ਲਈ ਅੰਡਾ ਤੋੜ ਦਿੱਤਾ ਸੀ। ਕੇਕ ਮੇਰੀ ਭੈਣ ਦੇ ਵਿਆਹ ਲਈ ਸੀ। ਹੁਣ ਕੋਈ ਅੰਡਾ, ਕੋਈ ਕੇਕ, ਅਤੇ ਕੋਈ ਤੋਹਫ਼ਾ ਨਹੀਂ ਹੈ।”

ወሮ ፍቅ

የኋንቃ በመሆኑ ተጨማሪውን ክፍ ማረጋገጫ ይሰራ
ደረሱ ስርአል ሁኔታ ተሳይሩ ፖስታ የሚከተሉት በዚህ
ወሰን ተመዝግበ ነው እና የሚከተሉት መሆኑን የሚከተሉት በዚህ

“የኋንቃ በመሆኑ ተጨማሪውን ክፍ ማረጋገጫ ይሰራ
ደረሱ ስርአል ሁኔታ ተሳይሩ ፖስታ የሚከተሉት በዚህ
ወሰን ተመዝግበ ነው እና የሚከተሉት መሆኑን የሚከተሉት በዚህ





ਰਸਤੇ ਵਿੱਚ ਉਸ ਨੂੰ ਦੋ ਆਦਮੀ ਘਰ ਬਣਾਉਂਦੇ ਮਿਲੇ। “ਕੀ ਅਸੀਂ ਉਹ ਮਜ਼ਬੂਤ ਸੋਟੀ ਵਰਤ ਸਕਦੇ ਹਾਂ?” ਇੱਕ ਨੇ ਪੁੱਛਿਆ। ਪਰ ਸੋਟੀ ਇਮਾਰਤ ਲਈ ਮਜ਼ਬੂਤ ਨਹੀਂ ਸੀ, ਅਤੇ ਉਹ ਟੁੱਟ ਗਈ।




ਗਾਂ ਨੇ ਲਾਲਚੀ ਹੋਣ ਦਾ ਅਫਸੋਸ ਮੰਨਿਆ। ਕਿਸਾਨ ਸਹਿਮਤ ਸੀ ਕਿ ਗਾਂ ਉਸ ਦੀ ਭੈਣ ਲਈ ਤੋਹਫੇ ਦੇ ਰੂਪ ਵਿੱਚ ਵੁਸੀ ਨਾਲ ਜਾ ਸਕਦੀ ਹੈ। ਅਤੇ ਇਸ ਤਰ੍ਹਾਂ ਵੁਸੀ ਜਾਰੀ ਰਿਹਾ।

„କୁରାଳା ହା


କୁରାଳା । କୁରାଳା କୁରାଳା ଦିନା, 'ତେଣୁ କୁରାଳା' । କୁରାଳା
କୁରାଳା କୁରାଳା କୁରାଳା । କୁରାଳା କୁରାଳା କୁରାଳା । କୁରାଳା କୁରାଳା
କୁରାଳା କୁରାଳା । କୁରାଳା କୁରାଳା କୁରାଳା । କୁରାଳା କୁରାଳା କୁରାଳା
କୁରାଳା କୁରାଳା । କୁରାଳା କୁରାଳା କୁରାଳା । କୁରାଳା କୁରାଳା କୁରାଳା
କୁରାଳା । କୁରାଳା କୁରାଳା କୁରାଳା । କୁରାଳା କୁରାଳା କୁରାଳା ।

„କୁରାଳା ହା କୁରାଳା କୁରାଳା । କୁରାଳା
କୁରାଳା କୁରାଳା ଦିନା, 'ତେଣୁ କୁରାଳା' । କୁରାଳା କୁରାଳା
କୁରାଳା କୁରାଳା । କୁରାଳା କୁରାଳା କୁରାଳା । କୁରାଳା କୁରାଳା
କୁରାଳା କୁରାଳା । କୁରାଳା କୁରାଳା କୁରାଳା । କୁରାଳା କୁରାଳା
କୁରାଳା କୁରାଳା । କୁରାଳା କୁରାଳା କୁରାଳା । କୁରାଳା କୁରାଳା
କୁରାଳା । କୁରାଳା କୁରାଳା କୁରାଳା । କୁରାଳା କୁରାଳା କୁରାଳା ।





ਬਿਲਡਰਾਂ ਨੇ ਸੋਟੀ ਤੋੜਨ ਦਾ ਅਫਸੋਸ ਮੰਨਿਆ। “ਅਸੀਂ ਕੇਵ ਨਾਲ ਮਦਦ ਨਹੀਂ ਕਰ ਸਕਦੇ ਪਰ ਇਹ ਤੇਰੀ ਭੈਣ ਲਈ ਕੁਝ ਘਾਹ-ਫੂਸ ਹੈ,” ਇੱਕ ਨੇ ਕਿਹਾ। ਅਤੇ ਇਸ ਤਰ੍ਹਾਂ ਵੁਸੀ ਆਪਣੀ ਯਾਤਰਾ ਤੇ ਜਾਰੀ ਰਿਹਾ।



ਰਸਤੇ ਵਿੱਚ, ਵੁਸੀ ਨੂੰ ਇੱਕ ਕਿਸਾਨ ਅਤੇ ਗਾਂ ਮਿਲੇ। “ਕੀ ਸੁਆਦੀ ਘਾਹ-ਫੂਸ ਹੈ, ਕੀ ਮੈਂ ਇੱਕ ਟੁਕੜਾ ਲੈ ਸਕਦਾ ਹਾਂ?” ਗਾਂ ਨੇ ਪੁੱਛਿਆ। ਪਰ ਘਾਹ-ਫੂਸ ਇੰਨ੍ਹੀ ਸਵਾਦ ਸੀ ਕਿ ਗਾਂ ਸਾਰੀ ਖਾ ਗਈ!